



## ਅੱਗ ਤੋਂ ਆਮ ਸੁਰੱਖਿਆ

### ਜੇ ਤੁਸੀਂ ਸਿਗਰਟ ਪੀਂਦੇ ਹੋ:

- ▶ ਘਰ ਤੋਂ ਬਾਹਰ ਸਿਗਰਟ ਪੀਣ ਸਮੇਂ ਬਲਦੀਆਂ ਸਿਗਰਟਾਂ ਅਤੇ ਤੀਲੀਆਂ ਨੂੰ ਪੂਰੀ ਤਰ੍ਹਾਂ ਬੁਝਾ ਦਿਓ।
- ▶ ਬਲਦੀਆਂ ਸਿਗਰਟਾਂ ਅਤੇ ਤੀਲੀਆਂ ਨੂੰ ਕਾਰ ਦੀ ਖਿੜਕੀ ਤੋਂ ਬਾਹਰ ਸੁੱਟਣ ਦੀ ਥਾਂ ਐਸਟਰੇਅ ਵਿਚ ਪਾਉ।

### ਘਰੋਂ ਬਾਹਰ ਸਟੋਵ ਦੀ ਵਰਤੋਂ ਜਾਂ ਬਾਰਬਿਕਿਊ ਕਰਨ ਸਮੇਂ:

- ▶ ਸਟੋਵ ਨੂੰ ਅੱਗ ਲੱਗਣ ਵਾਲੇ ਸਮਾਨ ਤੋਂ ਦੂਰ ਰੱਖੋ।
- ▶ ਸੁਆਹ ਅਤੇ ਕੋਲਿਆਂ ਨੂੰ ਸੁੱਟਣ ਤੋਂ ਪਹਿਲਾਂ ਨਿਸਚਿਤ ਕਰੋ ਕਿ ਉਹ ਬੁਝ ਗਏ ਹਨ ਅਤੇ ਠੰਢੇ ਹੋ ਗਏ ਹਨ।

### ਘਾਹ ਜਾਂ ਬਗੀਚੇ ਦੀ ਰਹਿੰਦ-ਖੂੰਹਦ ਜਾਲਣ ਸਮੇਂ:

- ▶ ਸਭ ਤੋਂ ਪਹਿਲਾਂ ਇਹ ਪਤਾ ਕਰੋ ਕਿ ਕੀ ਤੁਹਾਡੇ ਇਲਾਕੇ ਵਿਚ ਇਸ ਤਰ੍ਹਾਂ ਦੀਆਂ ਵਸਤਾਂ ਸਾੜਨ ਲਈ ਕੁੱਝ ਸ਼ਰਤਾਂ ਜਾਂ ਪਾਬੰਦੀਆਂ ਤਾਂ ਨਹੀਂ ਲੱਗੀਆਂ ਹੋਈਆਂ।
- ▶ ਜਿਸ ਦਿਨ ਤੇਜ਼ ਹਵਾ ਵਗਦੀ ਹੋਵੇ ਉਸ ਦਿਨ ਵਸਤਾਂ ਨਾ ਜਾਲੋ।
- ▶ ਅੱਗ ਨੂੰ ਕਾਬੂ ਕਰਨ ਲਈ ਮੁਨਾਸਬ ਸਮਾਨ ਤੇ ਪਾਣੀ ਤਿਆਰ ਰੱਖੋ।
- ▶ ਅੱਗ ਨੂੰ ਸੁੰਨੀ ਨਾ ਛੱਡੋ। ਜਦੋਂ ਜਾਲਣ ਦੀ ਕਿਰਿਆ ਪੂਰੀ ਹੋ ਜਾਵੇ ਤਾਂ ਇਹ ਯਕੀਨੀ ਬਣਾਓ ਕਿ ਅੱਗ ਪੂਰੀ ਤਰ੍ਹਾਂ ਬੁਝ ਗਈ ਹੈ।

ਵਸਤਾਂ ਸਾੜਨ ਸਬੰਧੀ ਯੋਜਨਾ ਬਣਾਉਣ ਲਈ ਜੰਗਲਾਂ ਦੇ ਮਹਿਕਮੇ ਦੇ ਲੋਕਲ ਦਫਤਰ ਨਾਲ ਜਾਂ ਰੋਜ਼ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਿਆਂ ਨਾਲ ਸੰਪਰਕ ਕਰੋ ਜਾਂ [www.gov.bc.ca](http://www.gov.bc.ca) ਵੈੱਬਸਾਈਟ 'ਤੇ ਜਾਓ।



## ਕੈਂਪਫਾਇਰ ਸਮੇਂ ਸੁਰੱਖਿਆ

### ਤੁਹਾਨੂੰ ਕੀ ਜਾਣਨ ਦੀ ਲੋੜ ਹੈ:

- ▶ ਜੇ ਤੁਸੀਂ ਕੈਂਪਫਾਇਰ ਸ਼ੁਰੂ ਕੀਤੀ ਹੈ ਤਾਂ ਇਹ ਤੁਹਾਡਾ ਕਾਨੂੰਨੀ ਤੌਰ 'ਤੇ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਇਹ ਯਕੀਨੀ ਬਣਾਓ ਕਿ ਇਹ ਅੱਗ ਬਾਲਣੀ ਸੁਰੱਖਿਅਤ ਹੈ, ਅੱਗ ਹੋਰ ਥਾਂ ਨਹੀਂ ਲੱਗਦੀ ਅਤੇ ਬਾਅਦ ਵਿਚ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ ਹੈ।
- ▶ ਆਪਣੇ ਇਲਾਕੇ ਦੇ ਅਧਿਕਾਰੀਆਂ ਤੋਂ ਇਹ ਪਤਾ ਕਰੋ ਕਿ ਕੀ ਉੱਥੇ ਅੱਗ ਬਾਲਣ ਜਾਂ ਕੈਂਪਫਾਇਰ ਸਬੰਧੀ ਕੋਈ ਪਾਬੰਦੀਆਂ ਤਾਂ ਨਹੀਂ ਲੱਗੀਆਂ ਹੋਈਆਂ, [www.gov.bc.ca](http://www.gov.bc.ca) ਵੈੱਬਸਾਈਟ 'ਤੇ ਪਤਾ ਕਰੋ ਜਾਂ 1-888-3FOREST 'ਤੇ ਫੋਨ ਕਰੋ।
- ▶ ਚੱਲਦੀ ਹਵਾ ਦਾ ਵੀ ਧਿਆਨ ਰੱਖੋ। ਜੇ ਹਵਾ ਇੰਨੀ ਤੇਜ਼ ਹੈ ਜਿਸ ਨਾਲ ਅੱਗ ਦੇ ਚੰਗਿਆੜੇ ਉਨ੍ਹਾਂ ਥਾਵਾਂ 'ਤੇ ਜਾ ਸਕਦੇ ਹੋਣ ਜਿੱਥੇ ਜਲਣਸ਼ੀਲ ਪਦਾਰਥ ਪਏ ਹਨ ਤਾਂ ਅੱਗ ਨਾ ਬਾਲੋ।

### ਠੀਕ ਟਿਕਾਣੇ ਦੀ ਚੋਣ ਕਰੋ:

- ▶ ਸੁਰੱਖਿਅਤ ਅਤੇ ਪਹਿਲਾਂ ਵਰਤੇ ਹੋਏ ਅੱਗ ਵਾਲੇ ਥਾਂ ਦੀ ਵਰਤੋਂ ਕਰੋ ਤੇ ਅੱਗ ਨੂੰ ਥੋੜ੍ਹੀ ਮਾਤਰਾ 'ਚ ਬਾਲੋ।
- ▶ ਇਮਾਰਤਾਂ ਦੇ ਨੇੜੇ ਜਿਸ ਥਾਂ ਜਲਣਸ਼ੀਲ ਦਰੱਖਤ, ਝਾੜੀਆਂ ਜਾਂ ਲੱਕੜੀ ਦਾ ਸਮਾਨ ਪਿਆ ਹੋਵੇ ਉਸ ਥਾਂ ਕੈਂਪਫਾਇਰ ਨਾ ਬਾਲੋ।
- ▶ ਅੱਗ ਨੂੰ ਕਾਬੂ ਰੱਖਣ ਲਈ ਮੁਨਾਸਬ ਸਮਾਨ 'ਤੇ ਪਾਣੀ ਨੇੜੇ ਰੱਖੋ।
- ▶ ਕੈਂਪਫਾਇਰ ਨੂੰ ਸੁੰਨੀ ਨਾ ਛੱਡੋ।

### ਆਪਣੀ ਕੈਂਪਫਾਇਰ ਬੁਝਾਉਣ ਸਮੇਂ:

- ▶ ਸੁਆਹ ਵਿਚ ਉਦੋਂ ਤੱਕ ਪਾਣੀ ਪਾ ਕੇ ਹਿਲਾਉਂਦੇ ਰਹੋ ਜਦੋਂ ਤੱਕ ਉਹ ਛੂਹਣ ਵੇਲੇ ਠੰਢੀ ਨਹੀਂ ਲੱਗਦੀ। ਮਘਦੇ ਕੋਲਿਆਂ ਨਾਲ ਦੁਬਾਰਾ ਅੱਗ ਬਲ ਸਕਦੀ ਹੈ।

## ਘਰ ਦੇ ਮਾਲਕਾਂ ਵੱਲੋਂ ਸੁਰੱਖਿਆ

### ਆਪਣੇ ਘਰ ਨੂੰ ਜੰਗਲੀ ਅੱਗ ਦੇ ਖਤਰੇ ਤੋਂ ਘਟਾਉਣ ਲਈ:

- ▶ ਆਪਣੀ ਛੱਤ, ਗਟਰ ਅਤੇ ਚਿਮਨੀ ਨੂੰ ਸਮੇਂ-ਸਮੇਂ ਸਾਫ਼ ਕਰਦੇ ਰਹੋ।
- ▶ ਅੱਗ ਲੱਗਣ ਵਾਲੇ ਦਰੱਖਤ, ਜਲਣ ਵਾਲੀ ਲੱਕੜੀ, ਪ੍ਰੈਸ਼ਨ ਟੈਂਕ ਅਤੇ ਹੋਰ ਜਲਣਸ਼ੀਲ ਪਦਾਰਥਾਂ ਨੂੰ ਆਪਣੇ ਘਰ ਤੋਂ 10 ਮੀਟਰ ਦੀ ਦੂਰੀ 'ਤੇ ਅਤੇ ਡਰਾਈਵੇਅ ਤੋਂ 3 ਮੀਟਰ ਦੀ ਦੂਰੀ 'ਤੇ ਰੱਖੋ।

### ਸੁਰੱਖਿਅਤ ਡਿਜ਼ਾਈਨ:

- ▶ ਆਪਣੇ ਘਰ ਦੀ ਇਮਾਰਤ ਬਣਾਉਣ ਸਮੇਂ ਅੱਗ ਦਾ ਮੁਕਾਬਲਾ ਕਰਨ ਵਾਲੀ ਛੱਤ ਅਤੇ ਬਾਹਰਲੀ ਸਾਈਡਿੰਗ ਲਾਓ।
- ▶ ਇਹ ਯਕੀਨੀ ਬਣਾਓ ਕਿ ਬਾਲਕੋਨੀਆਂ, ਡੈੱਕ ਅਤੇ ਕਰਾਲ ਸਪੇਸਜ਼ ਵਿਚ ਅੱਗ ਨਿਰੋਧਕ ਸਮਾਨ ਲੱਗਾ ਹੋਇਆ ਹੈ।
- ▶ ਇਹ ਵੀ ਯਕੀਨੀ ਬਣਾਓ ਕਿ ਘਰ ਦੇ ਬਨੇਰੇ ਬੰਦ ਹਨ ਅਤੇ ਹਵਾ ਆਉਣ ਜਾਣ ਵਾਲੇ ਵੈਂਟ ਅਤੇ ਸੈਂਫਿਟ ਜਾਲੀਦਾਰ ਹਨ।

### ਖਤਰਾ ਘਟਾਉਣ ਲਈ ਲੈਂਡਸਕੇਪਿੰਗ:

- ▶ ਆਪਣੇ ਘਰ ਦੇ ਨੇੜੇ ਦਰੱਖਤਾਂ ਨੂੰ ਛਾਂਗਦੇ ਰਹੋ।
- ▶ ਇਮਾਰਤਾਂ ਦੇ ਨੇੜੇ ਲੈਂਡਸਕੇਪਿੰਗ ਕਰਦੇ ਸਮੇਂ ਇਹੋ ਜਿਹੀਆਂ ਝਾੜੀਆਂ 'ਤੇ ਦਰੱਖਤ ਲਾਓ ਜਿਹੜੇ ਸਦਾ ਹਰੇ ਰਹਿਣ ਅਤੇ ਉਨ੍ਹਾਂ ਦੇ ਪੱਤੇ ਨਾ ਝੜਦੇ ਹੋਣ।
- ▶ ਆਪਣੇ ਲਾਅਨ ਦੇ ਘਾਹ ਦੀ ਸਮੇਂ-ਸਮੇਂ ਕਟਾਈ ਕਰੋ ਤੇ ਪਾਣੀ ਦਿਓ।
- ▶ ਆਪਣੇ ਘਰ ਦੇ ਦੁਆਲੇ ਇਸ ਤਰ੍ਹਾਂ ਦੇ ਪੌਦੇ ਲਾਓ ਜਿਹੜੇ ਅੱਗ ਨੂੰ ਰੋਕਦੇ ਹੋਣ।

ਹੋਰ ਜਾਣਕਾਰੀ ਲਈ ਆਪਣੇ ਲੋਕਲ ਫਾਇਰ ਡਿਪਾਰਟਮੈਂਟ ਤੋਂ ਜਾਂ [www.gov.bc.ca](http://www.gov.bc.ca) ਤੋਂ ਫਾਇਰਸਮਾਰਟ ਹੋਮਓਨਰਜ਼ ਮੈਨੂਅਲ ਪ੍ਰਾਪਤ ਕਰੋ।

## ਆਪਣੇ ਜੰਗਲਾਂ ਨੂੰ ਸੁਰੱਖਿਅਤ ਰੱਖੋ

ਬ੍ਰਿਟਿਸ਼ ਕੋਲੰਬੀਆ ਲਈ ਆਪਣੇ ਜੰਗਲ ਮਾਣ ਦਾ ਸੋਮਾ ਹਨ। ਕੈਨੇਡਾ ਦੇ ਕਿਸੇ ਹੋਰ ਸੂਬੇ ਦੇ ਜੰਗਲਾਂ ਨਾਲੋਂ ਇੱਥੋਂ ਦੇ ਜੰਗਲਾਂ 'ਚ ਵੱਖ-ਵੱਖ ਪ੍ਰਕਾਰ ਦੇ ਦਰੱਖਤ ਅਤੇ ਪੌਦੇ ਹੀ ਨਹੀਂ ਸਗੋਂ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਦੀ ਗਿਣਤੀ ਵੀ ਜ਼ਿਆਦਾ ਹੈ। ਇਹ ਜੰਗਲ ਸੈਂਕੜੇ ਕੰਮ ਕਰਨ ਵਾਲੇ ਪਰਿਵਾਰਾਂ ਅਤੇ ਸੂਬੇ ਦੇ ਹਰ ਹਿੱਸੇ 'ਚ ਜੰਗਲਾਂ ਨਾਲ ਸਬੰਧਤ ਕਮਿਊਨਿਟੀਆਂ ਨੂੰ ਲਾਭ ਪਹੁੰਚਾਉਂਦੇ ਹਨ।

ਪਰ ਫਿਰ ਵੀ ਹਰ ਸਾਲ ਲੱਗਦੀਆਂ ਤਕਰੀਬਨ 2,000 ਅੱਗਾਂ ਇਸ ਸਭ ਕਾਸੇ ਲਈ ਖਤਰਾ ਬਣੀਆਂ ਹੋਈਆਂ ਹਨ। ਇਨ੍ਹਾਂ 'ਚੋਂ ਅੱਧੀਆਂ ਅੱਗਾਂ ਲੋਕਾਂ ਦੀ ਗਲਤੀ ਕਾਰਨ ਲੱਗਦੀਆਂ ਹਨ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।

**ਆਪਣੇ ਆਪ ਨੂੰ ਅਤੇ ਜੰਗਲਾਂ ਨੂੰ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨੂੰ ਨਿਭਾਓ।**

ਜੰਗਲ ਦੀ ਅੱਗ ਸਬੰਧੀ ਸੂਚਨਾ ਦੇਣ ਲਈ  
**1-800-663-5555** ਜਾਂ  
ਸੈਲੂਲਰ ਤੋਂ \*5555 'ਤੇ ਫੋਨ ਕਰੋ।

ਜੰਗਲਾਂ ਦੀ ਅੱਗ ਨੂੰ ਰੋਕਣ ਸਬੰਧੀ ਹੋਰ ਜਾਣਕਾਰੀ ਲਈ  
[www.gov.bc.ca](http://www.gov.bc.ca) ਵੈੱਬਸਾਈਟ 'ਤੇ ਜਾਓ



ਇਹ ਗਰਮੀ ਦੀ ਰੁੱਤ  
ਝੁਲਸਾਉਣ ਵਾਲੀ  
ਹੋ ਸਕਦੀ ਹੈ।

